


COVID ਮਾਰਸ਼ਲ - ਤੁਹਾਨੂੰ ਕੀ ਜਾਣਨ ਦੀ ਲੋੜ ਹੈ



ਕੁਝ ਕਾਰੋਬਾਰਾਂ ਨੂੰ COVID ਮਾਰਸ਼ਲਾਂ ਦੀ ਨਿਯੁਕਤੀ ਅਤੇ ਸਹਾਇਤਾ ਕਰਨ ਦੀ ਲੋੜ ਹੁੰਦੀ ਹੈ।

- ਰੋਜ਼ਗਾਰਦਾਤਿਆਂ ਲਈ COVID ਮਾਰਸ਼ਲ ਦੀਆਂ ਸ਼ਿਫਟਾਂ ਦੇ ਰਿਕਾਰਡ ਰੱਖਣੇ ਲਾਜ਼ਮੀ ਹਨ।
- COVID ਮਾਰਸ਼ਲ ਕੰਮ ਦੀ ਜ਼ਰੂਰਤ ਉੱਤੇ ਨਿਯਮਾਂ ਦੀ ਪਾਲਣਾ ਵਿੱਚ ਸਹਿਯੋਗ ਕਰਦੇ ਹਨ, ਅਤੇ COVIDSafe ਯੋਜਨਾਵਾਂ ਅਤੇ ਜ਼ਿਆਦਾ ਖਤਰੇ ਵਾਲੀਆਂ COVIDSafe ਯੋਜਨਾਵਾਂ ਦੀਆਂ ਲੋੜਾਂ ਅਨੁਸਾਰ ਸਰੀਰਕ ਦੂਰੀ, ਸਾਫ-ਸਫਾਈ ਅਤੇ ਰਿਕਾਰਡ ਰੱਖਣ ਦੀਆਂ ਪ੍ਰਥਾਵਾਂ ਬਾਰੇ ਸਲਾਹ ਪ੍ਰਦਾਨ ਕਰਦੇ ਹਨ।
- ਆਦਰਸ਼ ਤੌਰ ਤੇ, COVID ਮਾਰਸ਼ਲਾਂ ਨੂੰ ਕੰਮ ਦੀ ਜ਼ਰੂਰਤ ਵਿੱਚਲੀ ਵਿਭਿੰਨਤਾ ਨੂੰ ਦਰਸਾਉਣਾ ਚਾਹੀਦਾ ਹੈ।

COVID ਮਾਰਸ਼ਲ ਦੀਆਂ ਕੀ ਜ਼ਿੰਮੇਵਾਰੀਆਂ ਹਨ?

COVID ਮਾਰਸ਼ਲ COVIDSafe ਯੋਜਨਾਵਾਂ ਅਤੇ ਜ਼ਿਆਦਾ ਖਤਰੇ ਵਾਲੀਆਂ COVIDSafe ਯੋਜਨਾਵਾਂ ਦੀ ਪਾਲਣਾ ਦੀ ਨਿਗਰਾਨੀ ਕਰਦਾ ਹੈ। COVID ਮਾਰਸ਼ਲ ਇਸ ਬਾਰੇ ਸਲਾਹ ਪ੍ਰਦਾਨ ਕਰਦੇ ਹਨ:

- ਸਰੀਰਕ ਦੂਰੀ ਦੇ ਉਪਾਅ
- ਸਾਫ-ਸਫਾਈ ਦੇ ਉਪਾਅ
- ਉਚਿੱਤ ਹਵਾਦਾਰੀ ਨੂੰ ਯਕੀਨੀ ਬਣਾਉਣਾ
- ਸਟੀਕ ਅਤੇ ਮਜ਼ਬੂਤ ਰਿਕਾਰਡ ਰੱਖਣਾ (ਜਿੰਨ੍ਹਾਂ ਦੀ ਪੜਤਾਲ ਕੀਤੀ ਜਾ ਸਕਦੀ ਹੈ)
- ਜਦੋਂ ਜ਼ਰੂਰੀ ਹੋਵੇ ਤਾਂ COVIDSafe ਯੋਜਨਾਵਾਂ ਨੂੰ ਨਵਿਆਉਣਾ

ਕਿਹੜੀ ਹੋਰ ਜਾਣਕਾਰੀ ਮਹੱਤਵਪੂਰਨ ਹੈ?

COVID ਮਾਰਸ਼ਲਾਂ ਨੂੰ ਲਾਜ਼ਮੀ ਤੌਰ ਉੱਤੇ ਲਾਗ ਨੂੰ ਕਾਬੂ ਕਰਨ ਬਾਰੇ [ਮੁੱਢਲੀ ਜਾਗਰੂਕਤਾ ਸਿਖਲਾਈ ਪੂਰੀ ਕਰਨੀ ਚਾਹੀਦੀ ਹੈ](#)। ਤੁਸੀਂ ਇਸ ਸਿਖਲਾਈ ਨੂੰ [ਸਿਹਤ ਲਾਗ ਕੰਟਰੋਲ ਸਿਖਲਾਈ ਵਿਭਾਗ ਦੇ ਸਫੇ](#) ਜਾਂ [ਸਕਿੱਲਜ਼ ਵਿਕਟੋਰੀਆ ਦੀ ਵੈੱਬਸਾਈਟ ਉੱਤੇ ਵੇਖ ਸਕਦੇ ਹੋ](#)। ਇਹ ਸਿਫਾਰਸ਼ ਕੀਤੀ ਜਾਂਦੀ ਹੈ ਕਿ COVID ਮਾਰਸ਼ਲਾਂ ਨੂੰ ਮੁੱਢਲੀ ਸਹਾਇਤਾ (ਲੈਵਲ 2) ਵਾਸਤੇ ਸਿਖਲਾਈ ਦਿੱਤੀ ਜਾਂਦੀ ਹੈ।

ਜਦੋਂ ਵੀ ਕਾਮੇ ਕੰਮ ਵਾਲੀ ਜਗ੍ਹਾ ਉੱਤੇ ਹੋਣ, ਕੰਮ ਵਾਲੀ ਥਾਂ ਉੱਤੇ ਇੱਕ COVID ਮਾਰਸ਼ਲ ਦਾ ਹੋਣਾ ਲਾਜ਼ਮੀ ਹੈ (ਸੁਪਰ ਮਾਰਕੀਟ ਦੀ ਪੂਰਨ ਵਾਲੀ ਇਮਾਰਤ ਨੂੰ ਛੱਡ ਕੇ)। ਇਹ ਸਿਫਾਰਸ਼ ਕੀਤੀ ਜਾਂਦੀ ਹੈ ਕਿ ਇੱਕ ਮਨੋਨੀਤ COVID ਮਾਰਸ਼ਲ ਆਪਣੇ ਕੰਮ ਦੇ ਘੰਟਿਆਂ ਦਾ ਘੱਟੋ ਘੱਟ 50 ਪ੍ਰਤੀਸ਼ਤ ਮਾਰਸ਼ਲ ਦੇ ਕੰਮਾਂ ਨੂੰ ਪੂਰਾ ਕਰਨ ਵਿੱਚ ਬਤੀਤ ਕਰੇ। ਰੋਜ਼ਗਾਰਦਾਤੇ ਲੋੜ ਪੈਣ ਉੱਤੇ ਇੱਕ ਤੋਂ ਵਧੇਰੇ COVID ਮਾਰਸ਼ਲਾਂ ਦੀ ਨਿਯੁਕਤੀ ਕਰ ਸਕਦੇ ਹਨ। ਨਿਯੁਕਤੀਆਂ ਲਾਜ਼ਮੀ ਤੌਰ ਉੱਤੇ ਸਿਹਤ ਅਤੇ ਸੁਰੱਖਿਆ ਪ੍ਰਤੀਨਿਧਾਂ ਅਤੇ ਕਰਮਚਾਰੀਆਂ ਨਾਲ ਸਲਾਹ-ਮਸ਼ਵਰਾ ਕਰਕੇ ਕੀਤੀਆਂ ਜਾਣੀਆਂ ਚਾਹੀਦੀਆਂ ਹਨ।

COVID ਮਾਰਸ਼ਲਾਂ ਨਾਲ ਭੇਦਭਾਵ ਨਹੀਂ ਕੀਤਾ ਜਾਣਾ ਚਾਹੀਦਾ ਜਾਂ ਆਪਣੇ ਜ਼ਿੰਮੇ ਲੱਗੇ ਕੰਮਾਂ ਨੂੰ ਪੂਰਾ ਕਰਨ ਕਰਕੇ ਉਹਨਾਂ ਦੇ ਖਿਲਾਫ ਕੋਈ ਉਲਟੀ ਕਾਰਵਾਈ ਨਹੀਂ ਹੋਣੀ ਚਾਹੀਦੀ ਹੈ।

ਯਾਦ ਰੱਖੋ, ਇਹ ਯਕੀਨੀ ਬਣਾਉਣ ਲਈ ਕਿ COVIDSafe ਦੀਆਂ ਜ਼ਿੰਮੇਵਾਰੀਆਂ ਪੂਰੀਆਂ ਕੀਤੀਆਂ ਜਾਂਦੀਆਂ ਹਨ, ਅੰਤਿਮ ਜ਼ਿੰਮੇਵਾਰੀ ਰੁਜ਼ਗਾਰਦਾਤੇ ਦੀ ਹੈ।

ਜੇ ਤੁਹਾਨੂੰ ਸ਼ੱਕ ਹੈ, ਕਿ ਤੁਹਾਡੇ ਕਰਮਚਾਰੀ ਜਾਂ ਕਿਸੇ ਗਾਹਕ ਨੂੰ ਕਰੋਨਾਵਾਇਰਸ (COVID-19) ਹੋ ਸਕਦਾ ਹੈ, ਕਰੋਨਾਵਾਇਰਸ ਦੀ ਹੌਟਲਾਈਨ ਨੂੰ 1800 675 398 ਉੱਤੇ ਫੋਨ ਕਰੋ